

Sri Guru Granth Sahib

Displaying 200 of

ਅਹੰਬੁਧਿ ਮਨ ਪੂਰਿ ਥਿਧਾਈ ॥

Ahanbudhh Man Poor Thhidhhaae ॥

The mind is overflowing with the greasy dirt of egotistical pride.

ਗਉੜੀ (ਮਃ ੫) (੧੬੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧

Raag Gauri Guru Arjan Dev

ਸਾਧ ਧੂਰਿ ਕਰਿ ਸੁਧ ਮੰਜਾਈ ॥੧॥

Saadhh Dhhoor Kar Sudhh Manjaaee ||1||

With the dust of the feet of the Holy, it is scrubbed clean. ||1||

ਗਉੜੀ (ਮਃ ੫) (੧੬੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧

Raag Gauri Guru Arjan Dev

ਅਨਿਕ ਜਲਾ ਜੇ ਧੋਵੈ ਦੇਹੀ ॥

Anik Jalaa Jae Dhhovai Dhaehee ॥

The body may be washed with loads of water,

ਗਉੜੀ (ਮਃ ੫) (੧੬੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧

Raag Gauri Guru Arjan Dev

ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥

Mail N Outharai Sudhh N Thaehee ||2||

And yet its filth is not removed, and it does not become clean. ||2||

ਗਉੜੀ (ਮਃ ੫) (੧੬੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧

Raag Gauri Guru Arjan Dev

ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥

Sathigur Bhaettiou Sadhaa Kirapaal ॥

I have met the True Guru, who is merciful forever.

ਗਉੜੀ (ਮਃ ੫) (੧੬੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੨

Raag Gauri Guru Arjan Dev

ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥

Har Simar Simar Kaattiaa Bho Kaal ||3||

Meditating, meditating in remembrance on the Lord, I am rid of the fear of death. ||3||

ਗਉੜੀ (ਮਃ ੫) (੧੬੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੨

Raag Gauri Guru Arjan Dev

ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥

Mukath Bhugath Jugath Har Naao ||

Liberation, pleasures and worldly success are all in the Lord's Name.

ਗਉੜੀ (ਮਃ ੫) (੧੬੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੩

Raag Gauri Guru Arjan Dev

ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥

Praem Bhagath Naanak Gun Gaao ||4||100||169||

With loving devotional worship, O Nanak, sing His Glorious Praises. ||4||100||169||

ਗਉੜੀ (ਮਃ ੫) (੧੬੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੩

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਜੀਵਨ ਪਦਵੀ ਹਰਿ ਕੇ ਦਾਸ ॥

Jeevan Padhavee Har Kae Dhaas ||

The Lord's slaves attain the highest status of life.

ਗਉੜੀ (ਮਃ ੫) (੧੭੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੪

Raag Gauri Guru Arjan Dev

ਜਿਨ ਮਿਲਿਆ ਆਤਮ ਪਰਗਾਸੁ ॥੧॥

Jin Miliaa Aatham Paragaas ||1||

Meeting them, the soul is enlightened. ||1||

ਗਉੜੀ (ਮਃ ੫) (੧੭੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੪

Raag Gauri Guru Arjan Dev

ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥

Har Kaa Simaran Sun Man Kaaanee ||

Those who listen with their mind and ears to the Lord's meditative remembrance,

ਗਉੜੀ (ਮਃ ੫) (੧੭੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੪

Raag Gauri Guru Arjan Dev

ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥

Sukh Paavehi Har Dhuaar Paraanee ||1|| Rehaao ||

are blessed with peace at the Lord's Gate, O mortal. ||1||Pause||

ਗਉੜੀ (ਮਃ ੫) (੧੭੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੫

Raag Gauri Guru Arjan Dev

ਆਠ ਪਹਰ ਧਿਆਈਐ ਗੋਪਾਲੁ ॥

Aath Pehar Dhhiaaeai Gopaal ||

Twenty-four hours a day, meditate on the Sustainer of the World.

ਗਉੜੀ (ਮਃ ੫) (੧੭੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੫

Raag Gauri Guru Arjan Dev

ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥

Naanak Dharasan Dhaekh Nihaal ||2||101||170||

O Nanak, gazing on the Blessed Vision of His Darshan, I am enraptured. ||2||101||170||

ਗਉੜੀ (ਮਃ ੫) (੧੭੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੫

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਸਾਂਤਿ ਭਈ ਗੁਰ ਗੋਬਿਦਿ ਪਾਈ ॥

Saanth Bhee Gur Gobidh Paaee ||

Peace and tranquility have come; the Guru, the Lord of the Universe, has brought it.

ਗਉੜੀ (ਮਃ ੫) (੧੭੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੬

Raag Gauri Guru Arjan Dev

ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥

Thaap Paap Binasae Maerae Bhaaee ||1|| Rehaao ||

The burning sins have departed, O my Siblings of Destiny. ||1||Pause||

ਗਉੜੀ (ਮਃ ੫) (੧੭੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੬

Raag Gauri Guru Arjan Dev

ਰਾਮ ਨਾਮੁ ਨਿਤ ਰਸਨ ਬਖਾਨੁ ॥

Raam Naam Nith Rasan Bakhaan ||

With your tongue, continually chant the Lord's Name.

ਗਉੜੀ (ਮਃ ੫) (੧੭੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੭

Raag Gauri Guru Arjan Dev

ਬਿਨਸੇ ਰੋਗ ਭਏ ਕਲਿਆਨੁ ॥੧॥

Binasae Rog Bheae Kaliaan ||1||

Disease shall depart, and you shall be saved. ||1||

ਗਉੜੀ (ਮਃ ੫) (੧੭੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੭

Raag Gauri Guru Arjan Dev

ਪਾਰਬ੍ਰਹਮ ਗੁਣ ਅਗਮ ਬੀਚਾਰ ॥

Paarabreham Gun Agam Beechaar ||

Contemplate the Glorious Virtues of the Unfathomable Supreme Lord God.

ਗਉੜੀ (ਮਃ ੫) (੧੭੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੭

Raag Gauri Guru Arjan Dev

ਸਾਧੂ ਸੰਗਮਿ ਹੈ ਨਿਸਤਾਰ ॥੨॥

Saadhhoo Sangam Hai Nisathaar ||2||

In the Saadh Sangat, the Company of the Holy, you shall be emancipated. ||2||

ਗਉੜੀ (ਮਃ ੫) (੧੭੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੮

Raag Gauri Guru Arjan Dev

ਨਿਰਮਲ ਗੁਣ ਗਾਵਹੁ ਨਿਤ ਨੀਤ ॥

Niramal Gun Gaavahu Nith Neeth ||

Sing the Glories of God each and every day;

ਗਉੜੀ (ਮਃ ੫) (੧੭੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੮

Raag Gauri Guru Arjan Dev

ਗਈ ਬਿਆਧਿ ਉਬਰੇ ਜਨ ਮੀਤ ॥੩॥

Gee Biaadhh Oubarae Jan Meeth ||3||

Your afflictions shall be dispelled, and you shall be saved, my humble friend. ||3||

ਗਉੜੀ (ਮਃ ੫) (੧੭੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੮

Raag Gauri Guru Arjan Dev

ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥

Man Bach Kram Prabh Apanaa Dhhiaaee ||

In thought, word and deed, I meditate on my God.

ਗਉੜੀ (ਮਃ ੫) (੧੭੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੯

Raag Gauri Guru Arjan Dev

ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥

Naanak Dhaas Thaeree Saranaaee ||4||102||171||

Slave Nanak has come to Your Sanctuary. ||4||102||171||

ਗਉੜੀ (ਮਃ ੫) (੧੭੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੯

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ॥

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥

Naethr Pragaas Keeaa Guradhaev ॥

The Divine Guru has opened his eyes.

ਗਉੜੀ (ਮਃ ੫) (੧੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੦

Raag Gauri Guru Arjan Dev

ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥

Bharam Geae Pooran Bhee Saev ॥1॥ Rehaao ॥

Doubt has been dispelled; my service has been successful. ॥1॥Pause॥

ਗਉੜੀ (ਮਃ ੫) (੧੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੦

Raag Gauri Guru Arjan Dev

ਸੀਤਲਾ ਤੇ ਰਖਿਆ ਬਿਹਾਰੀ ॥

Seethalaa Thae Rakhiaa Bihaaree ॥

The Giver of joy has saved him from smallpox.

ਗਉੜੀ (ਮਃ ੫) (੧੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੧

Raag Gauri Guru Arjan Dev

ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥

Paarabreham Prabh Kirapaa Dhhaaree ॥1॥

The Supreme Lord God has granted His Grace. ॥1॥

ਗਉੜੀ (ਮਃ ੫) (੧੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੧

Raag Gauri Guru Arjan Dev

ਨਾਨਕ ਨਾਮੁ ਜਪੈ ਸੋ ਜੀਵੈ ॥

Naanak Naam Japai So Jeevai ॥

O Nanak, he alone lives, who chants the Naam, the Name of the Lord.

ਗਉੜੀ (ਮਃ ੫) (੧੭੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੧

Raag Gauri Guru Arjan Dev

ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥

Saadhhasang Har Anmrith Peevai ॥2॥103॥172॥

In the Saadh Sangat, the Company of the Holy, drink deeply of the Lord's Ambrosial Nectar.

॥2॥103॥172॥

ਗਉੜੀ (ਮਃ ੫) (੧੭੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੧

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ॥

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥

Dhhan Ouhu Masathak Dhhan Thaerae Naeth ॥

Blessed is that forehead, and blessed are those eyes;

ਗਉੜੀ (ਮਃ ੫) (੧੭੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੨

Raag Gauri Guru Arjan Dev

ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥

Dhhan Oue Bhagath Jin Thum Sang Haeth ॥1॥

Blessed are those devotees who are in love with You. ॥1॥

ਗਉੜੀ (ਮਃ ੫) (੧੭੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੨

Raag Gauri Guru Arjan Dev

ਨਾਮ ਬਿਨਾ ਕੈਸੇ ਸੁਖੁ ਲਹੀਐ ॥

Naam Binaa Kaisae Sukh Leheeai ॥

Without the Naam, the Name of the Lord, how anyone find peace?

ਗਉੜੀ (ਮਃ ੫) (੧੭੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੩

Raag Gauri Guru Arjan Dev

ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

Rasanaa Raam Naam Jas Keheeai ॥1॥ Rehaao ॥

With your tongue, chant the Praises of the Name of the Lord. ॥1॥Pause॥

ਗਉੜੀ (ਮਃ ੫) (੧੭੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੩

Raag Gauri Guru Arjan Dev

ਤਿਨ ਉਪਰਿ ਜਾਈਐ ਕੁਰਬਾਣੁ ॥

Thin Oopar Jaaeeai Kurabaan ॥

Nanak is a sacrifice to those

ਗਉੜੀ (ਮਃ ੫) (੧੭੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੪

Raag Gauri Guru Arjan Dev

ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

Naanak Jin Japiaa Nirabaan ॥2॥104॥173॥

Who meditate on the Lord of Nirvaanaa. ||2||104||173||

ਗਉੜੀ (ਮਃ ੫) (੧੭੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੪

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਤੂੰਹੈ ਮਸਲਤਿ ਤੂੰਹੈ ਨਾਲਿ ॥

Thoonhai Masalath Thoonhai Naal ||

You are my Advisor; You are always with me.

ਗਉੜੀ (ਮਃ ੫) (੧੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੫

Raag Gauri Guru Arjan Dev

ਤੂੰਹੈ ਰਾਖਹਿ ਸਾਰਿ ਸਮਾਲਿ ॥੧॥

Thoonhai Raakhehi Saar Samaal ||1||

You preserve, protect and care for me. ||1||

ਗਉੜੀ (ਮਃ ੫) (੧੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੫

Raag Gauri Guru Arjan Dev

ਐਸਾ ਰਾਮੁ ਦੀਨ ਦੁਨੀ ਸਹਾਈ ॥

Aisaa Raam Dheen Dhunee Sehaaee ||

Such is the Lord, our Help and Support in this world and the next.

ਗਉੜੀ (ਮਃ ੫) (੧੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੫

Raag Gauri Guru Arjan Dev

ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥

Dhaas Kee Paij Rakhai Maerae Bhaaee ||1|| Rehaao ||

He protects the honor of His slave, O my Sibling of Destiny. ||1||Pause||

ਗਉੜੀ (ਮਃ ੫) (੧੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੬

Raag Gauri Guru Arjan Dev

ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥

Aagai Aap Eihu Thhaan Vas Jaa Kai ||

He alone exists hereafter; this place is in His Power.

ਗਉੜੀ (ਮਃ ੫) (੧੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੦ ਪੰ. ੧੬

Raag Gauri Guru Arjan Dev

ਆਠ ਪਹਰ ਮਨੁ ਹਰਿ ਕਉ ਜਾਪੈ ॥੨॥

Aath Pehar Man Har Ko Jaapai ||2||

Twenty-four hours a day, O my mind, chant and meditate on the Lord. ||2||

ਗਉੜੀ (ਮਃ ੫) (੧੭੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੭

Raag Gauri Guru Arjan Dev

ਪਤਿ ਪਰਵਾਨੁ ਸਚੁ ਨੀਸਾਨੁ ॥

Path Paravaan Sach Neesaan ||

His honor is acknowledged, and he bears the True Insignia;

ਗਉੜੀ (ਮਃ ੫) (੧੭੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੭

Raag Gauri Guru Arjan Dev

ਜਾ ਕਉ ਆਪਿ ਕਰਹਿ ਫੁਰਮਾਨੁ ॥੩॥

Jaa Ko Aap Karehi Furamaan ||3||

The Lord Himself issues His Royal Command. ||3||

ਗਉੜੀ (ਮਃ ੫) (੧੭੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੭

Raag Gauri Guru Arjan Dev

ਆਪੇ ਦਾਤਾ ਆਪਿ ਪ੍ਰਤਿਪਾਲਿ ॥

Aapae Dhaathaa Aap Prathipaal ||

He Himself is the Giver; He Himself is the Cherisher.

ਗਉੜੀ (ਮਃ ੫) (੧੭੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੮

Raag Gauri Guru Arjan Dev

ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥

Nith Nith Naanak Raam Naam Samaal ||4||105||174||

Continually, continuously, O Nanak, dwell upon the Name of the Lord. ||4||105||174||

ਗਉੜੀ (ਮਃ ੫) (੧੭੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੮

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੦

ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥

Sathigur Pooraa Bhaeiaa Kirapaal ||

When the Perfect True Guru becomes merciful,

ਗਉੜੀ (ਮਃ ੫) (੧੦੬)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੯

Raag Gauri Guru Arjan Dev

ਹਿਰਦੈ ਵਸਿਆ ਸਦਾ ਗੁਪਾਲੁ ॥੧॥

Hiradhai Vasiaa Sadhaa Gupaal ||1||

The Lord of the World abides in the heart forever. ||1||

ਗਉੜੀ (ਮਃ ੫) (੧੦੬)² ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੯

Raag Gauri Guru Arjan Dev

ਰਾਮੁ ਰਵਤ ਸਦ ਹੀ ਸੁਖੁ ਪਾਇਆ ॥

Raam Ravath Sadh Hee Sukh Paaeiaa ||

Meditating on the Lord, I have found eternal peace.

ਗਉੜੀ (ਮਃ ੫) (੧੦੬)² ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੦ ਪੰ. ੧੯

Raag Gauri Guru Arjan Dev